

Prime Minister's Address at the UN General Assembly

September 25, 2021

ਸੰਯੁਕਤ ਰਾਸ਼ਟਰ ਮਹਾਸਭਾ ਵਿਖੇ ਪ੍ਰਧਾਨ ਮੰਤਰੀ ਦਾ ਸੰਬੋਧਨ 25 ਸਤੰਬਰ, 2021

1. ਪ੍ਰਧਾਨ ਮੰਤਰੀ ਨੇ 25 ਸਤੰਬਰ, 2021 ਨੂੰ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 76ਵੇਂ ਸੈਸ਼ਨ ਦੇ ਉੱਚ ਪੱਧਰੀ ਹਿੱਸੇ ਨੂੰ ਸੰਬੋਧਤ ਕੀਤਾ। UNGA ਦੇ ਉੱਚ ਪੱਧਰੀ ਹਫਤੇ ਦੌਰਾਨ ਇਹ ਪ੍ਰਧਾਨ ਮੰਤਰੀ ਦਾ ਚੌਥਾ ਸੰਬੋਧਨ ਸੀ।

2. UNGA ਵਿਖੇ ਸੰਬੋਧਨ ਦੀ ਸ਼ੁਰੂਆਤ ਤੋਂ ਪਹਿਲਾਂ ਜਨਰਲ ਅਸੈਂਬਲੀ ਦੇ 76ਵੇਂ ਸੈਸ਼ਨ ਦੇ ਪ੍ਰਧਾਨ ਮਹਾਮਹਿਮ ਸ਼੍ਰੀ ਅਬਦੁੱਲਾ ਸ਼ਾਹਿਦ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।

3. UNGA ਦੀ 76ਵੀਂ ਬਹਿਸ ਦਾ ਵਿਸ਼ਾ ਹੈ "COVID-19 ਤੋਂ ਬਹਾਲੀ ਲਈ ਉਮੀਦ ਦੁਆਰਾ ਲਚਕੀਲਾਪਣ ਪੈਦਾ ਕਰਨਾ, ਟਿਕਾਊ ਤਰੀਕੇ ਨਾਲ ਮੁੜ ਉਸਾਰੀ ਕਰਨਾ, ਧਰਤੀ ਦੀਆਂ ਲੋੜਾਂ ਪੂਰੀਆਂ ਕਰਨਾ, ਲੋਕਾਂ ਦੇ ਅਧਿਕਾਰਾਂ ਦਾ ਸਤਿਕਾਰ ਅਤੇ ਸੰਯੁਕਤ ਰਾਸ਼ਟਰ ਨੂੰ ਮੁੜ ਸੁਰਜੀਤ ਕਰਨਾ"।

4. ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਮੌਜੂਦ ਕਈ ਮਹੱਤਵਪੂਰਨ ਮੁੱਦਿਆਂ ਦੀ ਗੱਲ ਕੀਤੀ:

> ਲੋਕਤੰਤਰ ਦੀ ਜਨਨੀ ਦੇ ਨੁਮਾਇੰਦੇ ਵਜੋਂ ਅਤੇ ਆਪਣੇ ਤਜਰਬਿਆਂ ਦੇ ਅਧਾਰ ਤੇ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਲੋਕਤੰਤਰ ਕਾਰਗਰ ਹੈ ਅਤੇ ਲੋਕਤੰਤਰ ਕਾਰਗਰ ਰਿਹਾ ਹੈ।

> ਪ੍ਰਸ਼ਾਸਨ ਬਾਰੇ ਉਨ੍ਹਾਂ ਦੇ ਦਰਸ਼ਨ ਅਨੁਸਾਰ ਏਕੀਕ੍ਰਿਤ ਅਤੇ ਨਿਆਂਪੂਰਨ ਵਿਕਾਸ ਸਦਕਾ ਕੋਈ ਵੀ ਪਿੱਛੇ ਨਹੀਂ ਰਹਿੰਦਾ।

> ਆਲਮੀ ਵਿਕਾਸ ਉੱਤੇ ਭਾਰਤ ਦੇ ਵਿਕਾਸ ਦਾ ਸਪੱਸ਼ਟ ਪ੍ਰਭਾਵ ਹੈ - ਜੇ ਭਾਰਤ ਤਰੱਕੀ ਕਰਦਾ ਹੈ ਤਾਂ ਦੁਨੀਆ ਅੱਗੇ ਵਧਦੀ ਹੈ; ਜੇ ਭਾਰਤ ਸੁਧਾਰ ਕਰਦਾ ਹੈ, ਤਾਂ ਦੁਨੀਆ ਅੰਦਰ ਬਦਲਾਵ ਆਉਂਦਾ ਹੈ।

> ਕੁਦਰਤੀ ਆਫ਼ਤਾਂ ਨਾਲ ਨਜਿੱਠਣ ਵਾਲੇ ਦੇਸ਼ ਅਤੇ ਇਸ ਖੇਤਰ ਅਤੇ ਇਸ ਤੋਂ ਬਾਹਰ ਦੀ ਸੁਰੱਖਿਆ ਵਿੱਚ ਯੋਗਦਾਨਕਰਤਾ ਵਜੋਂ ਭਾਰਤ ਦੀ ਮਹੱਤਤਾ।

- > ਭਾਰਤ ਜਲਦੀ ਹੀ ਦੁਨੀਆ ਨੂੰ ਟੀਕੇ ਦੀ ਸਪਲਾਈ ਕਰਨਾ ਫਿਰ ਤੋਂ ਸ਼ੁਰੂ ਕਰੇਗਾ।
- > ਆਪਣੀਆਂ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਯਕੀਨੀ ਬਣਾ ਕੇ ਰੱਖਣ ਦੇ ਨਾਲ ਨਾਲ ਆਪਣੇ ਕਰੋੜਾਂ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਤਕਨਾਲੋਜੀ ਦੀ ਪਰਿਵਰਤਨਕਾਰੀ ਭੂਮਿਕਾ ਨੂੰ ਵਰਤਣ ਦੇ ਮਾਮਲੇ 'ਚ ਭਾਰਤ ਮੋਹਰੀ ਰਿਹਾ ਹੈ।
- > ਵੰਨ ਸੁਵੰਨੀ, ਲਚਕੀਲੀ ਅਤੇ ਵਿਸਥਾਰਤ ਆਲਮੀ ਵੈਲਯੂ ਚੇਨ ਅਤੇ ਉਤਪਾਦਨ ਕੇਂਦਰ ਸਾਡੇ ਸਮੂਹਕ ਹਿਤਾਂ ਵਿੱਚ ਹਨ।
- > ਜਲਵਾਯੂ ਸਬੰਧੀ ਕਾਰਜਾਂ ਦੇ ਮਾਮਲੇ 'ਚ ਭਾਰਤ ਦਾ ਮਜ਼ਬੂਤ ਰਿਕਾਰਡ ਹੈ ਅਤੇ ਇਸਦਾ ਨਵਿਆਉਣਯੋਗ ਚੀਜ਼ਾਂ ਅਤੇ ਹਰੀ ਹਾਈਡ੍ਰੋਜਨ ਸਣੇ ਅਭਿਲਾਸ਼ੀ ਨਜ਼ਰੀਆ ਹੈ।
- > ਪ੍ਰਧਾਨ ਮੰਤਰੀ ਨੇ ਪਿਛੇਵਧੂ ਸੋਚ ਅਤੇ ਕੱਟੜਵਾਦ ਖਿਲਾਫ ਸਾਵਧਾਨ ਕੀਤਾ ਅਤੇ ਵਿਗਿਆਨਕ, ਤਰਕਸ਼ੀਲ ਅਤੇ ਪ੍ਰਗਤੀਸ਼ੀਲ ਸੋਚ ਅਪਨਾਉਣ ਦੀ ਤਜਵੀਜ਼ ਰੱਖੀ। ਅੱਤਵਾਦ ਨੂੰ ਰਾਜਨੀਤਿਕ ਸਾਧਨ ਵਜੋਂ ਇਸਤੇਮਾਲ ਕਰਨ ਵਾਲਿਆਂ ਉੱਤੇ ਹੀ ਇਹ ਉਲਟਾ ਪਵੇਗਾ।
- > ਅਫਗਾਨਿਸਤਾਨ ਦੇ ਮਾਮਲੇ 'ਤੇ ਪ੍ਰਧਾਨ ਮੰਤਰੀ ਨੇ ਅਫਗਾਨਿਸਤਾਨ ਦੀ ਧਰਤੀ ਨੂੰ ਅੱਤਵਾਦੀਆਂ ਦੁਆਰਾ ਨਾ ਵਰਤੇ ਜਾਣ ਦੀ ਗੱਲ ਕਹੀ। ਨਾ ਹੀ ਅਫਗਾਨਿਸਤਾਨ ਦੇ ਮਾੜੇ ਹਾਲਾਤ ਦਾ ਦੂਜੇ ਦੇਸ਼ਾਂ ਵੱਲੋਂ ਫਾਇਦਾ ਚੁੱਕਿਆ ਜਾਣਾ ਚਾਹੀਦਾ ਹੈ। ਅਫਗਾਨੀ ਔਰਤਾਂ, ਬੱਚਿਆਂ ਅਤੇ ਘੱਟ ਗਿਣਤੀਆਂ ਪ੍ਰਤੀ ਦੁਨੀਆ ਦੀ ਜ਼ਿੰਮੇਵਾਰੀ ਬਣਦੀ ਹੈ।
- > ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਆਪਣੀ ਪ੍ਰਧਾਨਗੀ ਦੌਰਾਨ ਭਾਰਤ ਨੇ ਸਮੁੰਦਰੀ ਸੁਰੱਖਿਆ ਬਾਰੇ ਮਹੱਤਵਪੂਰਨ ਨਤੀਜਾ ਦਸਤਾਵੇਜ਼ ਤਿਆਰ ਕੀਤਾ। ਅੰਤਰਰਾਸ਼ਟਰੀ ਭਾਈਚਾਰੇ ਨੂੰ ਨਿਯਮ-ਅਧਾਰਿਤ ਆਲਮੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਇੱਕ ਸੁਰ ਵਿੱਚ ਆਵਾਜ਼ ਦੇਣੀ ਚਾਹੀਦੀ ਹੈ।
- > ਸਮੁੰਦਰਾਂ ਅਤੇ ਉਨ੍ਹਾਂ ਦੇ ਸਰੋਤਾਂ ਦੀ ਵਰਤੋਂ, ਨਾਕਿ ਦੁਰਵਰਤੋਂ, ਕੀਤੀ ਜਾਣੀ ਚਾਹੀਦੀ ਹੈ।
- > ਸਮੁੰਦਰ ਆਲਮੀ ਵਪਾਰ ਲਈ ਜੀਵਨ ਰੇਖਾ ਵਾਂਗ ਹਨ ਅਤੇ ਉਨ੍ਹਾਂ ਨੂੰ ਵਿਸਥਾਰ ਅਤੇ ਬੇਦਖਲੀ ਤੋਂ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ।
- > ਸੰਯੁਕਤ ਰਾਸ਼ਟਰ ਨੂੰ ਆਪਣੀ ਪ੍ਰਭਾਵਸ਼ੀਲਤਾ ਅਤੇ ਭਰੋਸੇਯੋਗਤਾ ਨੂੰ ਵਧਾਉਣਾ ਚਾਹੀਦਾ ਹੈ। ਇਸ ਪਹਿਲੂ 'ਤੇ ਸਵਾਲੀਆ ਨਿਸ਼ਾਨ ਹਨ।

5. ਸੰਚਾਲਨ ਸਬੰਧੀ ਚੁਣੌਤੀਆਂ ਅਤੇ ਇਸਦੀ ਛੋਟੇ ਹੋਣ ਦੇ ਬਾਵਜੂਦ UNGA ਦਾ 76ਵਾਂ ਸੈਸ਼ਨ ਭਾਰਤ ਲਈ ਮਹੱਤਵਪੂਰਨ ਮੰਚ ਸਾਬਤ ਹੋਇਆ। ਵਿਕਾਸਸ਼ੀਲ ਦੁਨੀਆ ਦੀ ਮੋਹਰੀ ਆਵਾਜ਼ ਹੋਣ ਵਜੋਂ ਭਾਰਤ ਨੂੰ 76ਵੇਂ UNGA ਸੈਸ਼ਨ ਦੇ ਉੱਚ ਪੱਧਰੀ ਹਿੱਸੇ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਸਦਕਾ COVID-19 ਅਤੇ ਟੀਕੇ ਦੇ ਮਾਮਲੇ 'ਚ ਨਿਆਂ, ਆਲਮੀ ਅੱਤਵਾਦ, ਅਫਗਾਨਿਸਤਾਨ, ਕੌਮਾਂਤਰੀ ਸ਼ਾਂਤੀ, ਸੁਰੱਖਿਆ, ਸੁਧਰੇ ਹੋਏ ਬਹੁਪੱਖਵਾਦ ਅਤੇ ਟਿਕਾਉ ਵਿਕਾਸ ਵਰਗੇ ਕਈ ਮੁੱਦਿਆਂ 'ਤੇ ਭਾਰਤ ਦਾ ਨਜ਼ਰੀਆ ਪੇਸ਼ ਕਰਨ ਦਾ ਮੌਕਾ ਮਿਲਿਆ। ਸੰਯੁਕਤ ਰਾਸ਼ਟਰ ਨਾਲ ਸਾਡੇ ਸਬੰਧਾਂ ਸਦਕਾ ਸਾਨੂੰ ਦੱਖਣ-ਦੱਖਣ ਵਿਕਾਸ ਭਾਈਵਾਲ ਵਜੋਂ, ਖਾਸਕਰ ਭਾਰਤ-ਸੰਯੁਕਤ ਰਾਸ਼ਟਰ ਵਿਕਾਸ ਭਾਈਵਾਲੀ ਫੰਡ, ਵਿਕਾਸ ਲਈ ਵਿੱਤ ਅਤੇ ਜਲਵਾਯੂ ਤਬਦੀਲੀ ਸਮੇਤ SDG 17 ਅਧੀਨ ਆਲਮੀ ਭਾਈਵਾਲੀ ਦੇ ਵਿਚਾਰ ਪ੍ਰਤੀ ਭਾਰਤ ਦੀ ਵਚਨਬੱਧਤਾ ਦੇ ਸੰਦਰਭ ਵਿੱਚ, ਆਪਣੇ ਪੁਰਾਣੇ ਅਤੇ ਹੋਰ ਵਧ ਰਹੇ ਰਿਕਾਰਡ ਪੇਸ਼ ਕਰਨ ਵਿੱਚ ਵੀ ਮਦਦ ਮਿਲੀ ਹੈ।

ਨਿਊ ਯੋਰਕ

25 ਸਤੰਬਰ, 2021

DISCLAIMER: This is an approximate translation. The original is available in English on MEA's website and may be referred to as the official press release.